

# ਕੰਮ ਕਰਨ ਵੇਲੇ ਇਸਦਾ ਧਿਆਨ ਰੱਖੋ ...ਕੋਰੋਨਾਵਾਇਰਸ (COVID) ਤੋਂ ਸੁਰੱਖਿਅਤ ਰਹੋ!

## ਲੰਚ ਕਰਨ ਵੇਲੇ COVID (ਕੋਵਿਡ) ਖਾਣੇ ਵਾਲੇ ਮੀਨੂੰ 'ਤੇ ਨਹੀਂ ਹੋਣਾ ਚਾਹੀਦਾ

- ਦੂਜਿਆਂ ਤੋਂ ਸੁਰੱਖਿਅਤ ਦੂਰੀ ਬਣਾਕੇ ਖਾਣਾ ਖਾਓ
- ਖਾਣਾ ਖਤਮ ਕਰੋ ਅਤੇ ਲੋਕਾਂ ਵਿੱਚ ਵਾਪਸ ਜਾਣ ਵੇਲੇ ਆਪਣਾ ਮਾਸਕ ਪਹਿਨੋ
- ਖਾਣਾ ਲੈਣ ਲਈ ਅਲੱਗ ਤੋਂ (ਇਕੱਲੇ) ਜਾਓ

ਵਰਕਪਲੇਸ ਵਿੱਚ COVID-19 ਦੀ ਰੋਕਥਾਮ  
ਬਾਰੇ ਵਧੇਰੇ ਜਾਣਕਾਰੀ ਲਈ  
1-877-202-0008 'ਤੇ ਕਾਲ ਕਰੋ  
ਜਾਂ [Ontario.ca/covidsafety](https://Ontario.ca/covidsafety) 'ਤੇ ਜਾਓ